



ਤੁਰੰਤ ਰਿਲੀਜ਼ ਲਈ

**ਸਿਟੀ ਆਫ ਬ੍ਰੈਂਪਟਨ ਨੂੰ ਐਕਟੀਵੇਟ ਡਾਉਨਟਾਉਨ ਬ੍ਰੈਂਪਟਨ ਲਈ, ਮਾਈ ਮੇਨ ਸਟ੍ਰੀਟ ਕਮਿਊਨਿਟੀ ਐਕਟੀਵੇਟਰ ਪ੍ਰੋਗਰਾਮ ਦੇ ਦੁਆਰਾ ਸਹਾਇਤਾ ਮਿਲੀ**

ਬ੍ਰੈਂਪਟਨ, ਓਨਟੈਰੀਓ (10 ਜੂਨ, 2022) – ਸਿਟੀ ਆਫ ਬ੍ਰੈਂਪਟਨ ਨੂੰ, ਇਸਦੇ ਭਾਈਵਾਲਾਂ, ਡਾਉਨਟਾਉਨ ਬ੍ਰੈਂਪਟਨ ਬਿਜਨੇਸ ਇੰਪਰੂਵਮੈਂਟ ਏਰੀਆ (ਬੀ.ਆਈ.ਏ.) (Downtown Brampton Business Improvement Area) (BIA) ਅਤੇ 8 80 ਸਿਟੀਜ਼ (8 80 Cities) ਦੇ ਨਾਲ ਇਕੱਠੇ, 223,650 ਡਾਲਰ ਪ੍ਰਾਪਤ ਕਰਨ ਲਈ ਚੁਣਿਆ ਗਿਆ ਹੈ, ਇਹ [ਮਾਈ ਮੇਨ ਸਟ੍ਰੀਟ ਕਮਿਊਨਿਟੀ ਐਕਟੀਵੇਟਰ ਪ੍ਰੋਗਰਾਮ \(My Main Street Community Activator Program\)](#) ਦੇ ਦੁਆਰਾ ਮਿਲੇਗਾ, ਜੋ ਐਕਟੀਵੇਟ ਡਾਉਨਟਾਉਨ ਬ੍ਰੈਂਪਟਨ (Activate Downtown Brampton) ਲਈ ਹੈ, ਜੋ ਡਾਉਨਟਾਉਨ ਬ੍ਰੈਂਪਟਨ ਦੇ ਲੇਨਵੇਜ਼ ਅਤੇ ਅਕਤੂਬਰ 2022 ਤੱਕ ਬਣਨ ਵਾਲੀਆਂ ਪਬਲਿਕ ਇਕੱਠ ਵਾਲੀਆਂ ਥਾਵਾਂ ਵਿੱਚ ਇੰਟਰਐਕਟਿਵ ਇੰਸਟਾਲੇਸ਼ਨਾਂ ਅਤੇ ਮਿਊਜ਼ੀਕਲ ਪਰਫੋਰਮੈਂਸ ਦੀ ਇੱਕ ਸੀਰੀਜ਼ ਹੈ।

ਐਕਟੀਵੇਟ ਡਾਉਨਟਾਉਨ ਬ੍ਰੈਂਪਟਨ ਦਾ ਉਦੇਸ਼, ਸਮਾਜਿਕ ਸਬੰਧ ਅਤੇ ਨਾਗਰਿਕ ਸ਼ਮੂਲੀਅਤ ਲਈ ਮੌਕਿਆਂ ਨੂੰ ਵਧਾਉਣਾ ਅਤੇ ਲੋਕਲ ਆਰਥਿਕ ਗਤਿਵਿਧੀ ਨੂੰ ਤੇਜ਼ ਕਰਨਾ ਹੈ। ਇਸ ਸੀਰੀਜ਼ ਵਿੱਚ ਮੁਫਤ ਹਫਤਾਵਾਰ ਮਿਊਜ਼ੀਕਲ ਐਕਟੀਵੇਸ਼ਨਸ ਸ਼ਾਮਲ ਹੋਣਗੇ, ਜਿਹਨਾਂ ਵਿੱਚ ਵੰਨ-ਸੁਵੰਨੇ ਲੋਕਲ ਕਲਾਕਾਰ, ਬ੍ਰੈਂਪਟਨ ਦੇ ਨਿਵਾਸੀਆਂ ਅਤੇ ਆਉਣ ਵਾਲਿਆਂ (ਵਿਜੀਟਰਸ) ਦੇ ਅਨੰਦ ਮਾਣਨ ਲਈ, ਸ਼ਹਿਰ ਦੇ ਸੰਪੰਨ ਸੱਭਿਆਚਾਰਕ ਵਿਰਸੇ ਨੂੰ ਦਰਸਾਉਣਗੇ। ਇਹ ਐਕਟੀਵੇਸ਼ਨਸ, ਪੂਰੇ ਡਾਉਨਟਾਉਨ ਵਿੱਚ, 15 ਅਕਤੂਬਰ ਤੱਕ, ਦੁਪਹਿਰ 12 ਵਜੇ ਤੋਂ 2 ਵਜੇ ਤੱਕ, ਹਰੇਕ ਸ਼ਨੀਵਾਰ ਨੂੰ ਹੋਣਗੇ। ਇਸਦੀਆਂ ਥਾਵਾਂ, [ਇੱਥੇ \(here\)](#) ਦੇਖੋ।

ਨਿਵਾਸੀ, [ਐਕਟੀਵੇਟ ਡਾਉਨਟਾਉਨ ਬ੍ਰੈਂਪਟਨ \(Activate Downtown Brampton\)](#) ਵੈਬਸਾਈਟ ਤੇ ਜਾ ਕੇ ਜਾਂ ਗਰਮੀ ਅਤੇ ਪਤਝੜ ਦੇ ਦੌਰਾਨ ਇਹਨਾਂ ਪਬਲਿਕ ਥਾਵਾਂ ਵਿੱਚ ਪੈਪ ਅਪ ਐਨਗੇਜਮੈਂਟਸ ਵਿੱਚ ਸ਼ਾਮਲ ਹੋ ਕੇ, ਡਾਉਨਟਾਉਨ ਬ੍ਰੈਂਪਟਨ ਦੀਆਂ ਪਬਲਿਕ ਥਾਵਾਂ ਨੂੰ ਆਕਰਸ਼ਕ ਅਤੇ ਸਰਗਰਮ ਬਣਾਉਣ ਲਈ ਵਿਚਾਰ ਵੀ ਸਾਂਝੇ ਕਰ ਸਕਦੇ ਹਨ।

ਮਾਈ ਮੇਨ ਸਟ੍ਰੀਟ ਕਮਿਊਨਿਟੀ ਐਕਟੀਵੇਟਰ (My Main Street Community Activator), ਇੱਕ ਦੋ-ਸਾਲਾ, 23.25-ਮਿਲੀਅਨ ਡਾਲਰ ਦਾ ਨਿਵੇਸ਼ ਹੈ, ਜੋ ਕੈਨੇਡਾ ਸਰਕਾਰ ਵੱਲੋਂ [ਫੈਡਰਲ ਇਕੋਨੋਮਿਕ ਡਿਵੈਲਪਮੈਂਟ ਏਜੰਸੀ ਫਾਰ ਸਾਊਦਰਨ ਓਨਟੈਰੀਓ \(Federal Economic Development Agency for Southern Ontario \(FedDev ਓਨਟੈਰੀਓ\)\)](#) ਦੇ ਦੁਆਰਾ ਕੀਤਾ ਜਾ ਰਿਹਾ ਹੈ, ਇਹ, [ਕੈਨੇਡੀਅਨ ਅਰਬਨ ਇੰਸਟੀਟਿਊਟ \(Canadian Urban Institute\) \(CUI\)](#) ਅਤੇ [ਇਕੋਨੋਮਿਕ ਡਿਵੈਲਪਰਸ ਕਾਉਂਸਿਲ ਆਫ ਓਨਟੈਰੀਓ \(Economic Developers Council of Ontario\) \(EDCO\)](#) ਵੱਲੋਂ ਪ੍ਰਦਾਨ ਕੀਤਾ ਜਾ ਰਿਹਾ ਹੈ। ਐਕਟੀਵੇਟ ਡਾਉਨਟਾਉਨ ਬ੍ਰੈਂਪਟਨ ਦੇ ਦੁਆਰਾ, ਇਹ ਸੀਰੀਜ਼ ਇੱਕ ਵੱਧ ਆਕਰਸ਼ਕ ਡਾਉਨਟਾਉਨ ਬਣਾਉਣ ਵਿੱਚ ਮਦਦ ਕਰੇਗੀ, ਜੋ ਆਉਣ ਵਾਲਿਆਂ ਨੂੰ ਆਕਰਸ਼ਿਤ ਕਰਦਾ ਹੈ ਅਤੇ ਕੋਵਿਡ-19 (COVID-19) ਤੋਂ ਲੋਕਲ ਕਾਰੋਬਾਰਾਂ ਦੀ ਬਹਾਲੀ ਵਿੱਚ ਹਿਮਾਇਤ ਕਰਦੇ ਹੋਏ, ਦੁਕਾਨਾਂ, ਰੈਸਟੋਰੈਂਟਾਂ ਅਤੇ ਰੋਮਾਂਚਕ ਨਵੀਆਂ ਪਬਲਿਕ ਥਾਵਾਂ ਵਿਖੇ ਆਉਣ ਵਾਲੇ ਲੋਕਾਂ ਦੀ ਸੰਖਿਆ ਵਿੱਚ ਵਾਧਾ ਕਰਦਾ ਹੈ।

**ਇੰਟੀਗ੍ਰੇਟਿਡ ਡਾਉਨਟਾਉਨ ਪਲਾਨ ਬਾਰੇ**

ਖੇਤਰ ਵਿੱਚ ਵਾਟਰਮੇਨ ਅਤੇ ਸੈਨੀਟਰੀ ਸੀਵਰਾਂ ਨੂੰ ਬਦਲਣ ਲਈ, ਰੀਜਨ ਆਫ ਪੀਲ (Region of Peel) ਦੇ ਵੱਲੋਂ ਉਸਾਰੀ ਸ਼ੁਰੂ ਕਰਦੇ ਹੋਏ, ਡਾਉਨਟਾਉਨ ਬ੍ਰੈਂਪਟਨ ਵਿੱਚ ਪਰਿਵਰਤਨ ਜਾਰੀ ਹੈ। ਉਸਦੇ ਬਾਅਦ ਸਿਟੀ ਦਾ ਕੰਮ ਹੋਵੇਗਾ, ਜਿਵੇਂ ਸਾਈਡਵਾਕਸ ਨੂੰ ਬਦਲਣਾ ਅਤੇ ਵੱਧ ਚੌੜੇ ਕਰਨਾ, ਸੜਕਾਂ ਦੀ ਮੁਰੰਮਤ ਅਤੇ ਉਹਨਾਂ ਦੀ ਸੜ੍ਹਾ ਦੁਬਾਰਾ ਬਣਾਉਣਾ।

ਇਹ ਐਕਟੀਵੇਸ਼ਨਸ, ਸਿਟੀ ਦੇ ਇੰਟੀਗ੍ਰੇਟਿਡ ਡਾਊਨਟਾਊਨ ਪਲਾਨ (ਆਈ.ਡੀ.ਪੀ.) (Integrated Downtown Plan) (IDP) ਨੂੰ ਅੱਗੇ ਵਧਾਉਣ ਦਾ ਮਹੱਤਵਪੂਰਣ ਹਿੱਸਾ ਹਨ। ਇਹ ਪਲਾਨ, ਡਾਊਨਟਾਊਨ ਬ੍ਰੈਂਪਟਨ ਦੀਆਂ ਕਈ ਜਾਰੀ ਪਹਿਲਕਦਮੀਆਂ ਅਤੇ ਇੰਫਰਾਸਟ੍ਰਕਚਰ ਪ੍ਰੋਜੈਕਟਾਂ ਦੇ ਨਾਲ ਕੋਆਰਡੀਨੇਟ ਕਰਦੇ ਹੋਏ, ਕੰਮ ਕਰਨ ਲਈ ਇੱਕ ਰੋਡਮੈਪ ਹੈ। ਸੰਭਾਵਨਾ ਹੈ ਕਿ ਇਹ, ਭਵਿੱਖ ਦੇ ਵਾਧੇ ਅਤੇ ਕਾਰਜਨੀਤੀ ਸਬੰਧੀ ਨਿਵੇਸ਼ ਵਿੱਚ ਮਾਰਗਦਰਸ਼ਨ ਕਰੇਗਾ।

ਆਈ.ਡੀ.ਪੀ. (IDP) ਦੇ ਮਾਰਗ ਦਰਸ਼ਨ ਵਾਲੇ ਸਿਧਾਂਤ, ਸ਼ਮੂਲੀਅਤ, ਇਨੋਵੇਸ਼ਨ ਅਤੇ ਸਥਿਰਤਾ ਹਨ। ਇਹ ਬ੍ਰੈਂਪਟਨ ਨੂੰ ਮਹੱਤਵਪੂਰਣ ਆਰਥਿਕ ਸੰਚਾਲਕ, ਰੀਜਨਲ ਸੱਭਿਆਚਾਰਕ ਹਬ ਅਤੇ ਇਨੋਵੇਸ਼ਨ ਡਿਸਟ੍ਰਿਕਟ (Innovation District) ਦੀ ਸਥਿਤੀ ਵਿੱਚ ਲਿਆਉਂਦੇ ਹੋਏ - ਇੰਫਰਾਸਟ੍ਰਕਚਰ ਅੱਪਗ੍ਰੇਡਸ, ਸਹਿਰੀ ਡਿਜ਼ਾਈਨ, ਜ਼ਮੀਨ ਦੀ ਵਰਤੋਂ ਅਤੇ ਪ੍ਰੋਗਰਾਮਿੰਗ ਦਖਲਾਂ ਨੂੰ ਕੋਆਰਡੀਨੇਟ ਕਰਨ ਵਿੱਚ ਮਦਦ ਕਰੇਗਾ।

ਆਈ.ਡੀ.ਪੀ. ਬਾਰੇ ਹੋਰ ਜਾਣਕਾਰੀ ਲਈ, [www.brampton.ca/IDP](http://www.brampton.ca/IDP) ਤੇ ਜਾਓ।

ਡਾਊਨਟਾਊਨ ਬ੍ਰੈਂਪਟਨ ਬਾਰੇ ਹੋਰ ਜਾਣਕਾਰੀ ਲਈ, [www.brampton.ca](http://www.brampton.ca) ਤੇ ਜਾਓ।

## ਹਵਾਲੇ

“ਸਾਡੀ ਸਰਕਾਰ, ਕਮਿਊਨਿਟੀਜ਼ ਦੀਆਂ ਮੇਨ ਸਟ੍ਰੀਟਸ ਨੂੰ ਮੁੜ ਬਹਾਲ ਕਰਨ ਵਾਸਤੇ ਉਹਨਾਂ ਦੀ ਮਦਦ ਕਰਨ ਲਈ ਵਚਨਬੱਧ ਹੈ। ਮਾਈ ਮੇਨ ਸਟ੍ਰੀਟ, ਉਹਨਾਂ ਪ੍ਰੋਜੈਕਟਾਂ ਲਈ ਜ਼ਰੂਰੀ ਹਿਮਾਇਤ ਪ੍ਰਦਾਨ ਕਰ ਰਿਹਾ ਹੈ, ਜੋ ਅਜਿਹੀਆਂ ਇੰਸਟਾਲੇਸ਼ਨਾਂ, ਕਾਰਜਕਰਮਾਂ ਅਤੇ ਗਤੀਵਿਧੀਆਂ ਦੇ ਦੁਆਰਾ ਨੇਬਰਹੁੱਡਸ ਨੂੰ ਨਵਾਂ ਬਣਾਉਣਗੇ, ਜੋ ਨੌਕਰੀਆਂ ਪੈਦਾ ਕਰਨ ਵਾਲੇ ਅਤੇ ਲੋਕਲ ਅਰਥਚਾਰੇ ਲਈ ਆਰਥਿਕ ਵਾਧੇ ਨੂੰ ਵਧਾਉਣ ਲਈ, ਸ਼ਮੂਲੀਅਤ ਵਾਲੇ, ਇਨੋਵੇਟਿਵ ਅਤੇ ਆਕਰਸ਼ਕ ਹੋਣ।”

- *ਸਨਮਾਨਯੋਗ ਹੇਲੇਨਾ ਜੈਜੇਕ (Helena Jaczek), ਫੈਡਰਲ ਇਕੋਨੋਮਿਕ ਏਜੰਸੀ ਫਾਰ ਸਾਊਦਰਨ ਓਨਟੈਰੀਓ (FedDev ਓਨਟੈਰੀਓ) ਲਈ ਜ਼ਿੰਮੇਵਾਰ ਮੰਤਰੀ*

“ਸਾਡੇ ਭਾਈਵਾਲਾਂ ਦੇ ਨਾਲ, ਅਸੀਂ ਕੁਆਲਿਟੀ ਅਰਬਨ ਥਾਵਾਂ ਅਤੇ ਇੱਕ ਉੱਨਤ ਪੈਦਲ ਯਾਤਰੀ ਖੇਤਰ ਬਣਾ ਕੇ ਡਾਊਨਟਾਊਨ ਬ੍ਰੈਂਪਟਨ ਦੀ ਸਮਰੱਥਾ ਨੂੰ ਪੁਨਰਜੀਵਿਤ ਕਰਨ ਅਤੇ ਅਨਲੋਕ ਕਰਨ ਲਈ ਕੰਮ ਕਰ ਰਹੇ ਹਾਂ। ਮੈਂ ਇਸ ਗਰਮੀ ਨਿਵਾਸੀਆਂ ਨੂੰ, ਐਕਟੀਵੇਟ ਡਾਊਨਟਾਊਨ ਬ੍ਰੈਂਪਟਨ ਦੇ ਕਾਰਜਕਰਮਾਂ ਵਿੱਚ ਹਿੱਸਾ ਲੈਣ ਲਈ ਸੱਦਾ ਦਿੰਦਾ ਹਾਂ। ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰੋ ਕਿ ਅਸੀਂ ਸਾਡੀਆਂ ਪਬਲਿਕ ਥਾਵਾਂ ਵਿੱਚ ਸੁਧਾਰ ਕਿਵੇਂ ਕਰ ਸਕਦੇ ਹਾਂ, ਹਰੇਕ ਸ਼ਨੀਵਾਰ ਨੂੰ ਲਾਈਵ ਮਿਊਜ਼ਿਕ ਦਾ ਅਨੰਦ ਲੈਣ ਲਈ ਸਾਡੇ ਨਾਲ ਜੁੜੋ ਅਤੇ ਸਾਡੇ ਸ਼ਾਨਦਾਰ ਲੋਕਲ ਕਾਰੋਬਾਰਾਂ ਦੀ ਹਿਮਾਇਤ ਕਰਨਾ ਜਾਰੀ ਰੱਖੋ।”

- *ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ*

“ਸਿਟੀ ਆਫ ਬ੍ਰੈਂਪਟਨ, ਸਾਡੇ ਡਾਊਨਟਾਊਨ ਵਿੱਚ ਪਰਿਵਰਤਨ ਕਰਨ ਅਤੇ ਬ੍ਰੈਂਪਟਨ ਦੇ ਨਿਵਾਸੀਆਂ ਅਤੇ ਆਉਣ ਵਾਲਿਆਂ ਦੇ ਅਨੰਦ ਮਾਣਨ ਲਈ, ਆਕਰਸ਼ਕ ਪਬਲਿਕ ਥਾਵਾਂ ਬਣਾਉਣ ਲਈ ਲਗਾਤਾਰ ਕਦਮ ਚੁੱਕ ਰਹੀ ਹੈ। ਅਸੀਂ, ਇਸ ਮਹੱਤਵਪੂਰਣ ਨਿਵੇਸ਼ ਲਈ FedDev ਓਨਟੈਰੀਓ ਦਾ ਧੰਨਵਾਦ ਕਰਦੇ ਹਾਂ ਅਤੇ ਇੱਕ ਵੱਧ ਆਕਰਸ਼ਕ ਡਾਊਨਟਾਊਨ ਬਣਾਉਣ ਲਈ ਸਾਡੇ ਭਾਈਵਾਲਾਂ ਦੇ ਨਾਲ ਮਿਲ ਕੇ ਕੰਮ ਕਰਨ ਅਤੇ ਸਾਡੇ ਲੋਕਲ ਕਾਰੋਬਾਰਾਂ ਦੀ ਹਿਮਾਇਤ ਕਰਨਾ ਜਾਰੀ ਰੱਖਣ ਲਈ ਉਤਸ਼ਾਹਿਤ ਹਾਂ, ਜਦੋਂ ਉਹ ਕੋਵਿਡ-19 ਦੇ ਅਸਰਾਂ ਤੋਂ ਬਾਹਰ ਨਿੱਕਲ ਰਹੇ ਹਨ।”

- *ਮਾਰਟਿਨ ਮੇਡੇਇਰੋਸ (Martin Medeiros), ਰੀਜਨਲ ਕਾਉਂਸਲਰ, ਵਾਰਡਸ 3 ਅਤੇ 4; ਚੇਅਰ, ਇਕੋਨੋਮਿਕ ਡਿਵੈਲਪਮੈਂਟ, ਸਿਟੀ ਆਫ ਬ੍ਰੈਂਪਟਨ*

“ਸਿਟੀ ਆਫ ਬ੍ਰੈਂਪਟਨ ਵਿਖੇ, ਅਸੀਂ ਸਾਡੇ ਨਿਵਾਸੀਆਂ ਲਈ ਜੀਵਨ ਕੁਆਲਿਟੀ ਵਿੱਚ ਸੁਧਾਰ ਕਰਨ ਅਤੇ ਲੋਕਲ ਨਿਵੇਸ਼ਾਂ ਅਤੇ ਭਾਈਵਾਲੀਆਂ ਦੇ

ਦੁਆਰਾ, ਲੋਕਲ ਕਾਰੋਬਾਰਾਂ ਦੀ ਹਿਮਾਇਤ ਕਰਨ ਲਈ ਸਮਰਪਿਤ ਹਾਂ। ਐਕਟੀਵੇਟ ਡਾਉਨਟਾਉਨ ਬ੍ਰੈਪਟਨ, ਡਾਉਨਟਾਉਨ ਬ੍ਰੈਪਟਨ ਵਿੱਚ ਸਮਾਜਿਕ ਸਬੰਧ ਅਤੇ ਨਾਗਰਿਕ ਸ਼ਮੂਲੀਅਤ ਲਈ ਮੌਕਿਆਂ ਵਿੱਚ ਵਾਧਾ ਕਰੇਗਾ ਅਤੇ ਲੋਕਲ ਆਰਥਿਕ ਗਤੀਵਿਧੀ ਨੂੰ ਤੇਜ਼ ਕਰੇਗਾ।”

- ਪਾਲ ਮੋਰਿਸਨ (Paul Morrison), ਇੰਟਰਿਮ ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਪਟਨ

“ਅਸੀਂ, ਇਸ ਗਰਮੀ ਅਤੇ ਪਤਝੜ ਵਿੱਚ ਸਾਡੇ ਡਾਉਨਟਾਉਨ ਨੂੰ ਐਕਟੀਵੇਟ ਕਰਨ ਵਾਸਤੇ, ਸਿਟੀ ਆਫ ਬ੍ਰੈਪਟਨ ਅਤੇ 8 80 ਸਿਟੀਜ਼ ਦੇ ਨਾਲ ਮਿਲ ਕੇ ਕੰਮ ਕਰਨ ਅਤੇ ਕਮਿਊਨਿਟੀ ਪਲੇਸਮੇਕਿੰਗ ਯਤਨਾਂ ਦੇ ਦੁਆਰਾ, ਸਾਡੇ ਸ਼ਾਨਦਾਰ ਲੋਕਲ ਕਾਰੋਬਾਰਾਂ ਦੀ ਹਿਮਾਇਤ ਕਰਨ ਲਈ ਬੇਹੱਦ ਉਤਸ਼ਾਹਿਤ ਹਾਂ।”

- ਕੈਰੀ ਲੇਹ ਪਰਸਿਵਲ (Carrie Leigh Percival), ਚੇਅਰ, ਡਾਉਨਟਾਉਨ ਬ੍ਰੈਪਟਨ ਬੀ. ਆਈ. ਏ.

-30-

**ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ।** ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ [www.brampton.ca](http://www.brampton.ca) ਤੇ ਹੋਰ ਜਾਣੋ।

**8 80 Cities**, ਇੱਕ ਗੈਰ-ਲਾਭ ਸੰਗਠਨ ਹੈ, ਜਿਸਦਾ ਮਿਸ਼ਨ, ਸਾਰੇ ਲੋਕਾਂ ਲਈ ਵੱਧ ਸਿਹਤਮੰਦ, ਵੱਧ ਨਿਰਪੱਖ ਅਤੇ ਸਥਿਰ ਸ਼ਹਿਰ ਬਣਾਉਣ ਲਈ, ਕਾਰਵਾਈ ਤੇਜ਼ ਕਰਨਾ ਅਤੇ ਮੌਜੂਦਾ ਸਥਿਤੀ ਨੂੰ ਚੁਣੌਤੀ ਦੇਣਾ ਹੈ। ਅਸੀਂ ਸਧਾਰਨ ਪਰੰਤੂ ਪ੍ਰਭਾਵੀ ਸਵਾਲ ਤੇ ਵਿਚਾਰ ਕੀਤਾ ਹੈ- ਕਿੰਨਾ ਚੰਗਾ ਹੁੰਦਾ ਕਿ ਅਸੀਂ ਜੋ ਵੀ ਸਾਡੇ ਸ਼ਹਿਰਾਂ ਵਿੱਚ ਕੀਤਾ ਹੈ, ਉਹ 8 ਸਾਲ ਦੇ ਬੱਚੇ ਅਤੇ 80 ਸਾਲ ਦੇ ਬਜ਼ੁਰਗ ਲਈ ਵੀ ਵਧੀਆ ਹੁੰਦਾ? ਸਾਡਾ ਯਕੀਨ ਹੈ ਕਿ ਇਸ ਸਵਾਲ ਨਾਲ ਸ਼ੁਰੂਆਤ ਕਰਨ ਨਾਲ, ਸਾਰੇ ਲੋਕਾਂ ਲਈ ਸ਼ਾਨਦਾਰ ਸ਼ਹਿਰ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ। ਸਾਡੀ ਟੀਮ ਨੇ ਪੂਰੀ ਦੁਨੀਆਂ ਵਿੱਚ, ਪਬਲਿਕ ਥਾਵਾਂ ਸਬੰਧੀ ਪਰਿਵਰਤਨਸ਼ੀਲ ਪ੍ਰੋਜੈਕਟਾਂ ਦੀ ਅਗਵਾਈ ਕਰਦੇ ਹੋਏ, 350 ਤੋਂ ਵੱਧ ਸ਼ਹਿਰਾਂ ਵਿੱਚ ਕੰਮ ਕੀਤਾ ਹੈ।

**The Downtown Brampton Business Improvement Area**, ਕਮਰਸ਼ਿਅਲ ਖੇਤਰ ਦਾ ਪ੍ਰਚਾਰ ਇੱਕ ਆਕਰਸ਼ਕ ਕਾਰੋਬਾਰ ਅਤੇ ਖਰੀਦਦਾਰੀ ਡਿਸਟ੍ਰਿਕਟ ਵਜੋਂ ਕਰਦਾ ਹੈ। ਖਾਸ ਕਾਰਜਕਰਮਾਂ, ਵਿਗਿਆਪਨਾਂ ਅਤੇ ਸੁੰਦਰ ਬਣਾਉਣ ਦੇ ਪ੍ਰੋਗਰਾਮਾਂ ਦੇ ਦੁਆਰਾ, ਸਾਡਾ ਉਦੇਸ਼ ਖੇਤਰ ਨੂੰ ਲੋਕਾਂ ਦੇ ਦਿਲਾਂ ਵਿੱਚ, ਖਰੀਦਦਾਰੀ ਕਰਨ ਲਈ, ਮਨੋਰੰਜਨ, ਕੰਮ ਕਰਨ ਅਤੇ ਰਹਿਣ ਲਈ ਇੱਕ ਆਕਰਸ਼ਕ, ਮਜ਼ੇਦਾਰ ਥਾਂ ਵਜੋਂ ਸਭ ਤੋਂ ਅੱਗੇ ਰੱਖਣਾ ਹੈ।

**Canadian Urban Institute**, ਰਾਸ਼ਟਰੀ ਪਲੇਟਫਾਰਮ ਹੈ, ਜੋ ਕੈਨੇਡੀਅਨ ਸਿਟੀ ਬਿਲਡਿੰਗ ਵਿੱਚ ਸਥਿਤ ਹੈ — ਜਿੱਥੇ ਪਾਲਸੀਮੇਕਰ, ਅਰਬਨ ਪ੍ਰੋਫੈਸ਼ਨਲਸ, ਸਿਵਿਕ ਅਤੇ ਬਿਜਨੇਸ ਲੀਡਰਸ, ਕਮਿਊਨਿਟੀ ਐਕਟੀਵਿਸਟ ਅਤੇ ਅਕੈਡਮਿਕਸ, ਕਈ ਤੱਟਾਂ ਦੇ ਲੋਕਾਂ ਤੋਂ ਇੱਕ-ਦੂਜੇ ਦੇ ਨਾਲ ਸਿੱਖ, ਸਾਂਝਾ ਕਰ ਸਕਦੇ ਹਨ ਅਤੇ ਮਿਲਕੇ ਕੰਮ ਕਰ ਸਕਦੇ ਹਨ। ਰਿਸਰਚ, ਸ਼ਮੂਲੀਅਤ ਅਤੇ ਕਹਾਣੀ ਸੁਣਾਉਣ ਦੀ ਕਲਾ ਦੇ ਦੁਆਰਾ, ਸਾਡਾ ਮਿਸ਼ਨ ਇਹ ਯਕੀਨੀ ਬਣਾਉਣਾ ਹੈ ਕਿ ਕੈਨੇਡਾ, ਆਕਰਸ਼ਕ, ਨਿਰਪੱਖ, ਰਹਿਣਯੋਗ ਅਤੇ ਸਥਿਰ ਸ਼ਹਿਰ ਬਣਾਉਂਦਾ ਹੈ। ਸਾਨੂੰ [Twitter](#), [Facebook](#) ਅਤੇ [LinkedIn](#) ਤੇ ਫਾਲੋ ਕਰੋ।

12 ਤੋਂ ਵੱਧ ਸਾਲਾਂ ਤੱਕ, ਕੈਨੇਡਾ ਸਰਕਾਰ ਨੇ, **FedDev Ontario** ਦੇ ਦੁਆਰਾ, ਉਹਨਾਂ ਫੰਡਿੰਗ ਮੌਕਿਆਂ ਅਤੇ ਕਾਰੋਬਾਰ ਸਬੰਧੀ ਸੇਵਾਵਾਂ ਰਾਹੀਂ ਸਾਊਦਰਨ ਓਨਟੈਰੀਓ ਦੇ ਅਰਥਚਾਰੇ ਨੂੰ ਅੱਗੇ ਵਧਾਉਣ ਅਤੇ ਵੰਨ-ਸੁਵੰਨਾ ਬਣਾਉਣ ਲਈ ਕੰਮ ਕੀਤਾ ਹੈ, ਜੋ ਕੈਨੇਡਾ ਦੇ ਸਭ ਤੋਂ ਵੱਧ ਅਥਾਦੀ ਵਾਲੇ ਰੀਜਨ ਵਿੱਚ ਇਨੋਵੇਸ਼ਨ, ਨੈਕਰੀ ਪੈਦਾ ਕਰਨ ਅਤੇ ਵਾਧਾ ਕਰਨ ਵਿੱਚ ਸਹਾਇਤਾ ਕਰਦੀਆਂ ਹਨ। ਏਜੰਸੀ ਨੇ ਪ੍ਰਭਾਵਸ਼ਾਲੀ ਨਤੀਜੇ ਪ੍ਰਦਾਨ ਕੀਤੇ ਹਨ, ਜਿਹਨਾਂ ਨੂੰ ਸਾਊਦਰਨ ਓਨਟੈਰੀਓ ਦੇ ਕਾਰੋਬਾਰਾਂ ਵਿੱਚ ਦੇਖਿਆ ਜਾ ਸਕਦਾ ਹੈ, ਜੋ ਇਨੋਵੇਟਿਵ ਟੈਕਨੋਲੋਜੀ ਬਣਾ ਰਹੇ ਹਨ, ਉਤਪਾਦਕਤਾ ਵਿੱਚ ਸੁਧਾਰ ਕਰ ਰਹੇ ਹਨ, ਆਪਣੀ ਮਾਲੀ ਆਮਦਨੀ ਵਧਾ ਰਹੇ ਹਨ, ਨੈਕਰੀਆਂ ਪੈਦਾ ਕਰ ਰਹੇ ਹਨ ਅਤੇ ਪੂਰੇ ਰੀਜਨ ਦੀਆਂ ਕਮਿਊਨਿਟੀਜ਼ ਵਿੱਚ ਆਰਥਿਕ ਉੱਨਤੀ ਕਰ ਰਹੇ ਹਨ। ਸਾਡੇ **pivotal projects**, ਸਾਡੇ **Southern Ontario Spotlight**, ਅਤੇ FedDev ਓਨਟੈਰੀਓ ਦੇ [Twitter](#), [Facebook](#), [Instagram](#) ਅਤੇ [LinkedIn](#) ਦੀ ਪੜਚੋਲ ਕਰਕੇ, ਉਹਨਾਂ ਪ੍ਰਭਾਵਾਂ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ, ਜੋ ਏਜੰਸੀ ਸਾਊਦਰਨ ਓਨਟੈਰੀਓ ਵਿੱਚ ਲਿਆ ਰਹੀ ਹੈ।

## ਮੀਡੀਆ ਸੰਪਰਕ

ਸਿਟੀ ਆਫ ਬ੍ਰੈਪਟਨ ਮਲਟੀਕਲਚਰਲ ਮੀਡੀਆ  
[multiculturalmedia@brampton.ca](mailto:multiculturalmedia@brampton.ca)

ਜਿਆ ਬੇਨੀ (Jiya Benni)  
ਪ੍ਰੋਜੈਕਟ ਮੈਨੇਜਰ, 8 80 ਸਿਟੀਜ਼  
[jbenni@880cities.org](mailto:jbenni@880cities.org)  
647 800 5590

ਸੂਜੀ ਗਾਡਫ੍ਰੋਏ (Suzy Godefroy)

ਐਗਜ਼ੀਕਿਊਟਿਵ ਡਾਇਰੈਕਟਰ, ਡਾਉਨਟਾਉਨ ਬ੍ਰੈਂਪਟਨ ਬਿਜਨੇਸ ਇੰਪਰੂਵਮੈਂਟ ਏਰੀਆ

[Suzy.Godefroy@brampton.ca](mailto:Suzy.Godefroy@brampton.ca)

ਨਿਕ ਹੈਨਸਨ (Nick Hanson)

ਕਮਿਊਨਿਕੇਸ਼ਨਸ ਲੀਡ

ਕੈਨੇਡਿਅਨ ਅਰਬਨ ਇੰਸਟੀਟਿਊਟ

[media@mymainstreet.ca](mailto:media@mymainstreet.ca)

ਮੋਨਿਕਾ ਗ੍ਰੈਨਾਡੋਸ (Monica Granados)

ਪ੍ਰੈਸ ਸੈਕਰੇਟਰੀ, ਆਫਿਸ ਆਫ ਦਾ ਹੋਨ. ਹੇਲੇਨਾ ਜੈਜੇਕ

ਫੈਡਰਲ ਇਕੋਨੋਮਿਕ ਡਿਵੈਲਪਮੈਂਟ ਏਜੰਸੀ ਫਾਰ ਸਾਊਦਰਨ ਓਨਟਾਰੀਓ

ਲਈ ਜ਼ਿੰਮੇਵਾਰ ਮੰਤਰੀ

[monica.granados@feddevontario.gc.ca](mailto:monica.granados@feddevontario.gc.ca)